



## GNI ਬਾਰੇ

ਗਲੋਬਲ ਨੈਟਵਰਕ ਇਨੀਸ਼ੀਏਟਿਵ (GNI) ਇੱਕ ਬਹੁ-ਹਿਤਧਾਰਕ ਮੰਚ ਹੈ, ਜੋ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਖੇਤਰ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਅਤੇ ਰਾਜ਼ਦਾਰੀ ਦੇ ਹੱਕਾਂ ਦੀ ਰਾਖੀ ਕਰਨ ਅਤੇ ਇਸ ਨੂੰ ਅੱਗੇ ਵਧਾਉਣ ਲਈ ਦੁਨੀਆਂ ਭਰ ਤੋਂ ਅਕਾਦਮਿਕ ਮਾਹਿਰਾਂ, ਅਕਾਦਮਿਕ ਸੰਸਥਾਵਾਂ, ਸਿਵਲ ਸੁਸਾਇਟੀ ਜੱਥੇਬੰਦੀਆਂ, ਕੰਪਨੀਆਂ ਅਤੇ ਪੂੰਜੀਕਾਰਾਂ ਨੂੰ ਇਕੱਠਿਆਂ ਇੱਕ ਥਾਂ 'ਤੇ ਲਿਆਉਂਦਾ ਹੈ। ਗਲੋਬਲ ਨੈਟਵਰਕ ਇਨੀਸ਼ੀਏਟਿਵ (GNI) ਜ਼ਿੰਮੇਵਾਰ ਕੰਪਨੀ ਵਜੋਂ ਫ਼ੈਸਲਾ ਕਰਨ ਲਈ ਆਲਮੀ ਮਿਆਰ ਤੈਅ ਕਰਕੇ, ਕੰਪਨੀ ਦੇ ਵਾਅਦਿਆਂ ਦਾ ਇੱਕ ਸੁਤੰਤਰ ਮੁਲਾਂਕਣ ਕਰਾਉਣ, ਮੈਂਬਰਾਂ ਵਿਚਕਾਰ ਗੁਪਤ ਗੱਲਬਾਤ ਕਰਨ ਵਿੱਚ ਮਦਦ ਕਰਕੇ ਅਤੇ ਸਰਕਾਰੀ ਪਾਬੰਦੀਆਂ ਅਤੇ ਮੰਗਾਂ ਦਾ ਸਾਹਮਣਾ ਕਰਨ ਲਈ ਇੱਕ ਬਹੁ-ਹਿਤਧਾਰਕ ਅਵਾਜ਼ ਵਜੋਂ ਕੰਮ ਕਰਦਿਆਂ, ਇਸ ਸਹਿਯੋਗ ਕਰਨ ਵਾਲੇ ਕੰਮ ਵਿੱਚ ਮਦਦ ਕਰਦੀ ਹੈ। **ਮੈਂਬਰਾਂ ਅਤੇ ਨਿਰੀਖਕਾਂ ਦੀ ਪੂਰੀ ਸੂਚੀ ਵੇਖੋ।**



GLOBAL  
NETWORK  
INITIATIVE



## GNI ਕੰਪਨੀ ਦੇ ਮੈਂਬਰ

- > ਪ੍ਰਗਟਾਵੇ ਦੀ ਅਜ਼ਾਦੀ ਅਤੇ ਰਾਜ਼ਦਾਰੀ ਦੇ ਹੱਕਾਂ ਨੂੰ ਉਤਸਾਹ ਦੇਣ ਅਤੇ ਰਾਖੀ ਕਰਨ ਲਈ ਆਲਮੀ ਮਿਆਰ ਤੈਅ ਕਰਨ ਲਈ ਪ੍ਰਬੰਧਕਾਂ ਦੇ ਵੰਨ-ਸੁਵੰਨੇ ਸਮੂਹ ਨਾਲ ਸਹਿਯੋਗ ਕਰਦੇ ਹਨ।
- > ਮੁੱਖ ਸਿਵਲ ਸੁਸਾਇਟੀ, ਅਕਾਦਮਿਕ ਅਤੇ ਪੂੰਜੀਕਾਰ ਦੇ ਹਿਤਧਾਰਕਾਂ ਨਾਲ ਸਬੰਧਾਂ ਨੂੰ ਵਧਾਉਣਾ ਅਤੇ ਬਿਹਤਰ ਬਣਾਉਣਾ।
- > ਸਾਡੇ ਸਾਂਝੇ ਸਿਖਣ ਸਬੰਧੀ ਪ੍ਰੋਗਰਾਮ ਰਾਹੀਂ ਗੁਪਤ ਅਧਾਰ ਤੇ ਸੰਵੇਦਨਸ਼ੀਲ ਵਿਸ਼ਿਆਂ ਸਮੇਤ ਸਰਕਾਰੀ ਅਤੇ ਪ੍ਰਾਈਵੇਟ ਸੈਟਿੰਗਾਂ ਵਿੱਚ GNI ਦੇ ਹੋਰਨਾਂ ਮੈਂਬਰਾਂ ਨਾਲ ਸਿਖਣ ਦੇ ਮੌਕਿਆਂ ਤੱਕ ਪਹੁੰਚ ਕਰਨਾ।
- > ਗਲੋਬਲ ਨੈਟਵਰਕ ਇਨੀਸ਼ੀਏਟਿਵ (GNI) ਦੇ ਸਿਧਾਂਤ ਲਾਗੂ ਕਰਕੇ ਅਤੇ ਲਾਗੂ ਕੀਤੀਆਂ ਗਈਆਂ ਸੇਧਾਂ ਰਾਹੀਂ ਕੰਪਨੀ ਵਲੋਂ ਫ਼ੈਸਲੇ ਕਰਨ ਦੇ ਜੋਖਮ ਦੇ ਸੰਪਰਕ ਵਿੱਚ ਆਉਣ ਦਾ ਪ੍ਰਬੰਧ ਕਰਨਾ ਅਤੇ ਇਸ ਨੂੰ ਬਿਹਤਰ ਬਣਾਉਣਾ।
- > ਤੇਜ਼ੀ ਨਾਲ ਬਦਲ ਰਹੇ ਕਾਨੂੰਨੀ ਅਤੇ ਨੇਮਬੰਦੀ ਸਬੰਧੀ ਆਲੋਚਨਾਵਾਂ ਦੇ ਜੋਖਮਾਂ ਅਤੇ ਮੌਕਿਆਂ ਵੇਲੇ ਅਸਲ-ਸਮੇਂ ਤੇ ਸੁਝਾਵਾਂ ਦਰਸਾਕੇ ਲਾਭ ਲੈਣਾ।
- > ਸਮਾਜਕ ਪੌਲਿਸੀ ਦੇ ਅਹਿਮ ਖੇਤਰਾਂ ਵਿੱਚ ਅਗਵਾਈ ਦਾ ਮੁਜ਼ਾਹਰਾ ਕਰਨਾ।



## GNI ਦੀਆਂ ਪ੍ਰਾਪਤੀਆਂ

- > ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਖੇਤਰ ਵਿੱਚ ਸਿਰਫ਼ ਸੁਤੰਤਰ ਮੁਲਾਂਕਣ ਸਿਲਸਿਲੇ ਦੀ ਪੇਸ਼ਕਸ਼- ਅਪ੍ਰੈਲ 2020 ਵਿੱਚ ਇਸਦਾ ਤੀਜਾ ਸਿਲਸਿਲਾ ਮੁਕੰਮਲ ਹੋਇਆ ਹੈ - ਜਿਸ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਖੇਤਰ ਵਿੱਚ ਕੰਪਨੀਆਂ ਦੀ ਵਧ ਰਹੀ ਤਦਾਦ ਨੇ ਬਿਹਤਰੀਨ ਢੰਗ-ਤਰੀਕਿਆਂ ਦੀ ਪਛਾਣ ਕੀਤੀ ਹੈ, ਵੰਗਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਮਨੁੱਖੀ ਹੱਕਾਂ ਬਾਰੇ ਮਾਹਿਰਾਂ ਅਤੇ ਸਾਥੀ ਕੰਪਨੀਆਂ ਨਾਲ ਉਸਾਰੂ ਫ਼ੀਡਬੈਕ ਦਾ ਆਦਾਨ-ਪ੍ਰਦਾਨ ਕੀਤਾ ਹੈ।
- > ਗੁਪਤ ਸੈਟਿੰਗ ਵਿੱਚ ਸਾਂਝੀ ਸਿਖਲਾਈ ਲਈ ਲਗਾਤਾਰ ਮੌਕੇ ਮੁਹੱਈਆ ਕਰਨਾ, ਇਸ ਨਾਲ ਕੰਪਨੀਆਂ ਆਪਣੀਆਂ ਅੰਦਰੂਨੀ ਪੌਲਿਸੀਆਂ ਬਾਰੇ ਦੱਸਦੀਆਂ ਹਨ ਕਿ ਨਵੀਆਂ ਤਕਨਾਲੋਜੀਆਂ ਪ੍ਰਗਟਾਵੇ ਦੀ ਅਜ਼ਾਦੀ ਅਤੇ ਰਾਜ਼ਦਾਰੀ 'ਤੇ ਕਿਵੇਂ ਅਸਰ ਪਾ ਸਕਦੀਆਂ ਹਨ। GNI ਦੇ ਸਿਖਲਾਈ ਸਬੰਧੀ ਸੱਦਿਆਂ ਵਿੱਚ ਸਮਗ੍ਰੀ ਹਟਾਉਣ, ਸੇਵਾ ਵਿੱਚ ਵਿਘਨ ਅਤੇ ਯੂਜ਼ਰ ਡਾਟਾ ਲਈ ਬੇਨਤੀਆਂ ਲਈ ਸਰਕਾਰੀ ਮੰਗਾਂ ਕਰਕੇ ਵੱਖ-ਵੱਖ ਅਧਿਕਾਰ-ਖੇਤਰਾਂ ਵਿੱਚ ਸਾਹਮਣਾ ਕਰ ਰਹੀਆਂ ICT ਕੰਪਨੀਆਂ ਦੀਆਂ ਨਵੀਆਂ ਅਤੇ ਜਾਰੀ ਦੁਚਿੱਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
- > ਮਨੁੱਖੀ ਹੱਕਾਂ ਦੀ ਰਾਖੀ ਕਰਨ ਅਤੇ ਇਸ ਨੂੰ ਵਧਾਉਣ ਵਾਲੀਆਂ ICT ਦੀਆਂ ਪੌਲਿਸੀਆਂ ਅਤੇ ਢੰਗ-ਤਰੀਕਿਆਂ ਬਾਰੇ ਨੇਮਬੰਦੀ ਸਬੰਧੀ ਗੱਲਬਾਤ ਨੂੰ ਰੂਪ ਦੇਣ ਲਈ ਪੌਲਿਸੀ ਬਣਾਉਣ ਵਾਲਿਆਂ, ਹਿਤਧਾਰਕਾਂ ਅਤੇ ਅੰਤਰਰਾਸ਼ਟਰੀ ਪਹਿਲਕਦਮੀਆਂ ਵਿੱਚ ਰੁੱਝੇ ਲੋਕਾਂ ਲਈ ਇਸਦੇ ਅਖ਼ਤਿਆਰਪੂਰਣ ਮੰਚ ਦੀ ਵਰਤੋਂ ਕਰਨਾ। ਇਹਨਾਂ ਵਿੱਚ Christchurch Call Advisory Network, Freedom Online Coalition Advisory Network ਅਤੇ Internet & Jurisdiction Policy Network ਸ਼ਾਮਿਲ ਹਨ। GNI ਨੇ ਬਹੁਧਿਰੀ ਸੰਸਥਾਵਾਂ ਨਾਲ ਵੀ ਭਾਈਵਾਲੀ ਕੀਤੀ ਹੈ, ਇਸ ਵਿੱਚ Council of Europe ਅਤੇ United Nations Counter-Terrorism Committee Executive Directorate ਸ਼ਾਮਿਲ ਹਨ।
- > ਵਧ ਰਹੀ ਅਤੇ ਤੇਜ਼ੀ ਨਾਲ ਵੰਨ-ਸੁਵੰਨੀ ਮੈਂਬਰਸ਼ਿਪ ਦੀ ਨੁਮਾਇੰਦਗੀ, ਇਸ ਵਿੱਚ ਏਸ਼ੀਆ ਅਤੇ ਯੋਰੁਪ ਵਿਚਲੇ ਕੰਪਨੀ ਦੇ ਮੈਂਬਰ ਅਤੇ ਅਕਾਦਮਿਕ, ਸਿਵਲ ਸੁਸਾਇਟੀ ਦੀਆਂ ਜੱਥੇਬੰਦੀਆਂ ਅਤੇ ਅਫ਼ਰੀਕਾ, ਯੋਰੁਪ, ਲਾਤੀਨੀ ਅਮਰੀਕਾ, ਉੱਤਰੀ ਅਮਰੀਕਾ, ਮਿਡਲ ਈਸਟ ਅਤੇ ਦੱਖਣ ਏਸ਼ੀਆ ਤੋਂ ਪੂੰਜੀਕਾਰ ਸ਼ਾਮਿਲ ਹਨ, ਜਿਹਨਾਂ ਨੇ ਉਸ ਥਾਂ 'ਤੇ ਕੰਪਨੀ ਦੀਆਂ ਕਾਰਵਾਈਆਂ ਬਾਰੇ ਦੱਸਿਆ।